



ਪ੍ਰੋਫੈਸਰਸ ਲੇਕ, ਐਲਡੋਰਾਡੋ ਪਾਰਕ ਆਉਟਡੋਰ ਪੂਲ ਅਤੇ ਬੱਚਿਆਂ ਦੇ ਪੂਲਸ 14 ਜੁਲਾਈ ਨੂੰ ਦੁਬਾਰਾ ਖੁੱਲ੍ਹ ਰਹੇ ਹਨ

ਬ੍ਰੈਂਪਟਨ, ਓਨਟਾਰੀਓ (10 ਜੁਲਾਈ, 2020) – ਸਿਟੀ ਆਫ ਬ੍ਰੈਂਪਟਨ ਨੂੰ ਦੁਬਾਰਾ ਖੋਲ੍ਹਣ ਅਤੇ ਬਹਾਲੀ ਯੋਜਨਾ ਦੇ ਹਿੱਸੇ ਵਜੋਂ, ਪ੍ਰੋਫੈਸਰਸ ਲੇਕ (Professor's Lake), ਐਲਡੋਰਾਡੋ ਪਾਰਕ ਆਉਟਡੋਰ ਪੂਲ (Eldorado Park outdoor pool) ਅਤੇ ਬੱਚਿਆਂ ਦੇ ਪੂਲਸ, 14 ਜੁਲਾਈ ਨੂੰ ਦੁਬਾਰਾ ਖੁੱਲ੍ਹ ਰਹੇ ਹਨ।

ਸਿਟੀ, ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਂਦੀ ਹੈ, ਇਸਲਈ ਸੁਰੱਖਿਆ ਉਪਾਅ ਲਾਗੂ ਕੀਤੇ ਜਾਣਗੇ।

ਪ੍ਰੋਫੈਸਰਸ ਲੇਕ

ਜੇਕਰ ਮੌਸਮ ਠੀਕ ਰਹੇਗਾ ਅਤੇ ਰੀਜਨ ਆਫ ਪੀਲ (Region of Peel) ਵੱਲੋਂ ਕੀਤੇ ਗਏ ਪਾਣੀ ਦੀ ਕੁਆਲਿਟੀ ਦੇ ਟੈਸਟ ਦੇ ਨਤੀਜੇ ਠੀਕ ਆਉਣਗੇ, ਤਾਂ ਪ੍ਰੋਫੈਸਰਸ ਲੇਕ, 14 ਜੁਲਾਈ ਨੂੰ ਦੁਬਾਰਾ ਖੁੱਲ੍ਹ ਜਾਵੇਗੀ। 13 ਜੁਲਾਈ ਤੋਂ ਸ਼ੁਰੂ ਕਰਦੇ ਹੋਏ, ਆਉਣ ਵਾਲਿਆਂ (ਵਿਜੀਟਰਸ) ਲਈ ਬੀਚ ਤੇ ਜਾਣ ਵਾਸਤੇ, 905.874.2350 ਤੇ ਫੋਨ ਕਰਕੇ ਤਿੰਨ-ਘੰਟੇ ਦਾ ਨਿਰਧਾਰਤ ਸਮਾਂ (ਟਾਈਮਸਲੋਟ) ਰਾਖਵਾਂ ਰੱਖਣਾ ਲਾਜ਼ਮੀ ਹੈ। ਬੋਟਹਾਊਸ ਅਗਲੇ ਨੋਟਿਸ ਤੱਕ ਬੰਦ ਰਹੇਗਾ।

ਹੇਠਾਂ ਲਿਖੇ ਸੁਰੱਖਿਆ ਉਪਾਅ ਲਾਗੂ ਕੀਤੇ ਜਾਣਗੇ।

- ਵਿਅਕਤੀਗਤ/ਸਮੂਹਿਕ ਵਰਤੋਂ ਲਈ ਸਰੀਰਕ ਦੂਰੀ ਵਾਲੇ ਬੀਚ ਖੇਤਰ ਨਿਯਤ ਕਰਨ ਲਈ ਨਿਸ਼ਾਨ ਲਗਾਏ ਜਾਣਗੇ। ਸਾਰੇ ਬੀਚ ਖੇਤਰਾਂ ਨੂੰ ਦੋ ਮੀਟਰ (ਛੇ ਫੁੱਟ) ਦੀ ਦੂਰੀ ਤੇ ਰੱਖਿਆ ਗਿਆ ਹੈ।
- ਆਉਣ ਵਾਲਿਆਂ ਨੂੰ ਉਹਨਾਂ ਦੇ ਰਾਖਵੇਂ ਬੀਚ ਖੇਤਰਾਂ ਬਾਰੇ ਦੱਸਣ ਅਤੇ ਸਰੀਰਕ ਦੂਰੀ ਦਾ ਨਿਰੀਖਣ ਕਰਨ ਲਈ, ਸਾਈਟ ਤੇ ਸਟਾਫ ਦੇ ਲੋਕ ਮੌਜੂਦ ਹੋਣਗੇ।
- ਨਿਵਾਸੀਆਂ ਨੂੰ ਪਾਬੰਦੀਆਂ ਅਤੇ ਨਿਰਦੇਸ਼ਾਂ ਬਾਰੇ ਦੱਸਣ ਲਈ ਅਤੇ ਇਹ ਯਕੀਨੀ ਬਣਾਉਣ ਲਈ ਕਿ ਟ੍ਰੈਫਿਕ ਸਹੀ ਗਤੀ ਨਾਲ ਚੱਲ ਰਿਹਾ ਹੈ, ਕੋਵਿਡ-19 (COVID-19) ਸਬੰਧੀ ਸਾਈਨ ਬੋਰਡ ਲਗਾਏ ਜਾਣਗੇ।
- ਪੂਰੀ ਫੈਸਿਲਿਟੀ ਵਿੱਚ ਬੀਚ ਖੇਤਰ ਦੇ ਆਸਪਾਸ, ਹੈਂਡ ਸੈਨੀਟਾਈਜ਼ਰ ਯੂਨਿਟਾਂ ਲਗਾਈਆਂ ਜਾਣਗੀਆਂ। ਲੋਬੀ, ਬੀਚ ਲੋਬੀ, ਵਾਸ਼ਰੂਮਸ ਅਤੇ ਪੈਟਿਓ ਵਿੱਚ ਵੱਧ-ਬਾਰੰਬਾਰਤਾ ਵਾਲੀਆਂ ਸਾਰੀਆਂ ਸੰਪਰਕ ਥਾਵਾਂ ਨੂੰ, ਨਿਯਮਿਤ ਅੰਤਰਾਲਾਂ ਨਾਲ ਸੈਨੀਟਾਈਜ਼ ਕੀਤਾ ਜਾਵੇਗਾ।
- ਸਾਈਟ ਤੇ ਕੱਪੜੇ ਬਦਲਣ ਦੇ ਕਮਰੇ ਦੀਆਂ ਸਹੂਲਤਾਂ ਉਪਲਬਧ ਨਹੀਂ ਹੋਣਗੀਆਂ। ਨਿਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉਸ ਦਿਨ ਬੀਚ ਵਾਸਤੇ ਤਿਆਰ ਹੋ ਕੇ ਹੀ ਆਉਣ।

ਐਲਡੋਰਾਡੋ ਪਾਰਕ ਆਉਟਡੋਰ ਪੂਲ

ਜੇਕਰ ਮੌਸਮ ਠੀਕ ਰਹੇਗਾ ਅਤੇ ਪੂਲ ਦਾ ਤਾਪਮਾਨ ਠੀਕ ਹੋਵੇਗਾ ਤਾਂ ਐਲਡੋਰਾਡੋ ਪਾਰਕ ਆਉਟਡੋਰ ਪੂਲ, 14 ਜੁਲਾਈ ਨੂੰ ਦੁਬਾਰਾ ਖੁੱਲ੍ਹ ਜਾਵੇਗਾ।

ਹੇਠਾਂ ਲਿਖੇ ਸੁਰੱਖਿਆ ਉਪਾਅ ਲਾਗੂ ਕੀਤੇ ਜਾਣਗੇ।

- ਪੂਰੀ ਫੈਸਿਲਿਟੀ ਵਿੱਚ ਕੋਵਿਡ-19 ਸਬੰਧੀ ਸਾਈਨ ਬੋਰਡ ਅਤੇ ਹੈਂਡ ਸੈਨੀਟਾਈਜ਼ਰ ਯੂਨਿਟਾਂ ਲਗਾਈਆਂ ਜਾਣਗੀਆਂ। ਪੂਰੀ ਫੈਸਿਲਿਟੀ ਵਿੱਚ, ਸਾਰੀਆਂ ਸੰਪਰਕ ਥਾਵਾਂ ਨੂੰ, ਨਿਯਮਿਤ ਰੂਪ ਨਾਲ ਸੈਨੀਟਾਈਜ਼ ਕੀਤਾ ਜਾਵੇਗਾ।



- ਤੈਰਨ ਵਿੱਚ ਸਹਾਇਕ ਡਿਵਾਈਸਾਂ ਅਤੇ ਪੂਲ ਸਬੰਧੀ ਖਿਡੌਣੇ, ਅਸਥਾਈ ਤੌਰ ਤੇ ਹਟਾ ਦਿੱਤੇ ਜਾਣਗੇ। ਹਿੱਸਾ ਲੈਣ ਵਾਲਿਆਂ ਨੂੰ ਆਪਣੇ ਖੁਦ ਦੇ ਜ਼ਰੂਰੀ ਉਪਕਰਨ ਲਿਆਉਣ ਦੀ ਸਲਾਹ ਦਿੱਤੀ ਜਾਂਦੀ ਹੈ। ਜਿਵੇਂ ਫਲੱਟਰ ਬੋਰਡਸ, ਫਲਿੱਪਰਸ ਅਤੇ ਗੋਗਲਸ। ਬੇਨਤੀ ਕਰਨ ਤੇ, ਆਉਣ ਵਾਲਿਆਂ ਨੂੰ ਲਾਈਫ ਜੈਕਟਾਂ ਦਿੱਤੀਆਂ ਜਾਣਗੀਆਂ।
- ਸਾਈਟ ਤੇ ਕੱਪੜੇ ਬਦਲਣ ਦੇ ਕਮਰੇ ਦੀਆਂ ਸਹੂਲਤਾਂ ਉਪਲਬਧ ਨਹੀਂ ਹੋਣਗੀਆਂ। ਆਉਣ ਵਾਲਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉਸ ਦਿਨ ਬੀਚ ਵਾਸਤੇ ਤਿਆਰ ਹੋ ਕੇ ਹੀ ਆਉਣ।
- ਸਰੀਰਕ ਦੂਰੀ ਨੂੰ ਉਤਸ਼ਾਹਿਤ ਕਰਨ ਲਈ ਜਨਤਾ ਵਾਸਤੇ ਉਪਲਬਧ, ਵਾਸ਼ਰੂਮਸ ਵਿੱਚ ਹੋਰ ਸਾਰੇ ਸਿੱਕ ਅਤੇ ਵਾਸ਼ਰੂਮ ਸਟਾਲ ਬੰਦ ਰਹਿਣਗੇ।

ਬੱਚਿਆਂ ਦੇ ਪੂਲਸ

ਜੇਕਰ ਮੌਸਮ ਠੀਕ ਰਹੇਗਾ, ਤਾਂ 14 ਜੁਲਾਈ ਤੋਂ ਸ਼ੁਰੂ ਕਰਦੇ ਹੋਏ, ਬੱਚਿਆਂ ਦੇ ਪੂਲਸ ਜਨਤਾ ਲਈ ਖੁੱਲ੍ਹ ਜਾਣਗੇ। ਸਿਟੀ, ਗੇਜ ਪਾਰਕ (Gage Park), ਚਿੰਗਕੂਜ਼ੀ ਪਾਰਕ (Chinguacousy Park) ਅਤੇ ਬਾਲਮੋਰਲ ਰੇਕ੍ਰੀਏਸ਼ਨ ਸੈਂਟਰ (Balmoral Recreation Centre) ਵਿਖੇ ਸਥਿਤ, ਬੱਚਿਆਂ ਦੇ ਤਿੰਨ ਪੂਲਸ ਸੰਚਾਲਿਤ ਕਰਦੀ ਹੈ। ਨਿਵਾਸੀਆਂ ਨੂੰ ਪਾਬੰਦੀਆਂ ਅਤੇ ਨਿਰਦੇਸ਼ਾਂ ਬਾਰੇ ਦੱਸਣ ਲਈ, ਕੋਵਿਡ-19 (COVID-19) ਸਬੰਧੀ ਸਾਈਨ ਬੋਰਡ ਲਗਾਏ ਜਾਣਗੇ। ਨਿਵਾਸੀਆਂ ਨੂੰ ਪਾਣੀ ਸਬੰਧੀ ਨਿਰਦੇਸ਼ਾਂ ਅਤੇ ਸਰੀਰਕ ਦੂਰੀ ਜਿਹੇ ਉਪਾਵਾਂ ਬਾਰੇ ਯਾਦ ਕਰਾਉਣ ਲਈ, ਸਾਈਟ ਤੇ ਸਟਾਫ ਮੌਜੂਦ ਰਹੇਗਾ।

ਰਿਮਾਈਂਡਰ – ਸਪ੍ਰੇ ਪੈਡ ਦੇ ਘੰਟੇ ਵਧਾਏ ਗਏ

ਸਪ੍ਰੇ ਪੈਡ ਸੰਚਾਲਨ ਦੇ ਘੰਟੇ ਵਧਾ ਦਿੱਤੇ ਗਏ ਹਨ। ਜੇਕਰ ਮੌਸਮ ਠੀਕ ਰਹੇਗਾ, ਤਾਂ ਬ੍ਰੈਂਪਟਨ ਵਿੱਚ ਸਪ੍ਰੇ ਪੈਡਸ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਦੀ ਬਜਾਏ, ਹੁਣ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣਗੇ। ਸਪ੍ਰੇ ਪੈਡ ਵਾਲੀਆਂ ਥਾਵਾਂ ਦੀ ਸੂਚੀ ਲਈ www.brampton.ca/recreation ਤੇ ਜਾਓ।

ਕੋਵਿਡ-19 ਤੋਂ ਸੁਰੱਖਿਆ ਸਬੰਧੀ ਉਪਾਅ

ਪੀਲ ਪਬਲਿਕ ਹੈਲਥ (Peel Public Health) ਹਰ ਕਿਸੇ ਨੂੰ ਸਲਾਹ ਦਿੰਦੀ ਹੈ ਅਤੇ ਯਾਦ ਕਰਾਉਂਦੀ ਹੈ ਕਿ ਉਹ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ [ਚਾਰ ਮੁੱਖ \(Core Four\)](#) ਉਪਾਵਾਂ ਦੀ ਪਾਲਣਾ ਕਰਨ:

1. ਦੂਰੀ ਕਾਇਮ ਰੱਖੋ: ਆਪਣੇ ਸੁਰੱਖਿਅਤ ਅਤੇ ਸਮਾਜਿਕ ਦਾਇਰੇ ਤੋਂ ਬਾਹਰ, ਹਰ ਕਿਸੇ ਤੋਂ 2-ਮੀਟਰ ਦੀ ਦੂਰੀ ਕਾਇਮ ਰੱਖੋ।
2. ਸਾਬੁਣ ਦਾ ਝੱਗ ਬਣਾ ਕੇ ਹੱਥ ਧੋਵੋ: ਸਾਬੁਣ ਅਤੇ ਪਾਣੀ ਨਾਲ ਵਾਰ-ਵਾਰ ਆਪਣੇ ਹੱਥ ਧੋਵੋ ਜਾਂ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰੋ।
3. ਨੱਕ ਅਤੇ ਮੂੰਹ ਨੂੰ ਢਕੋ: ਜਿੱਥੇ ਸਰੀਰਕ ਦੂਰੀ ਰੱਖਣਾ ਮੁਸ਼ਕਲ ਹੋਵੇ ਅਤੇ ਜਿੱਥੇ ਮਾਸਕ ਲਾਜ਼ਮੀ ਹਨ, ਉੱਥੇ ਗੈਰ-ਮੈਡੀਕਲ ਮਾਸਕ (ਕੱਪੜੇ ਦੇ ਬਣੇ ਸਧਾਰਨ ਮਾਸਕ) ਪਹਿਨੋ। ਮੈਡੀਕਲ ਗ੍ਰੇਡ ਵਾਲੇ ਮਾਸਕ ਨਾ ਖਰੀਦੋ, ਤਾਂ ਜੋ ਸਿਹਤ ਦੇਖਭਾਲ ਕਰਮਚਾਰੀਆਂ ਲਈ ਉਹਨਾਂ ਦੀ ਘਾਟ ਨਾ ਹੋਵੇ।
4. ਟੈਸਟ ਕਰਵਾਓ: ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਵਿਡ-19 ਹੋ ਸਕਦਾ ਹੈ ਜਾਂ ਤੁਸੀਂ ਇਸਦੇ ਸੰਪਰਕ ਵਿੱਚ ਆਏ ਹੋ, ਤਾਂ ਤੁਹਾਨੂੰ ਟੈਸਟ ਕਰਵਾਉਣਾ ਚਾਹੀਦਾ ਹੈ। ਟੈਸਟ ਦੇ ਨਤੀਜਿਆਂ ਦੀ ਉਡੀਕ ਕਰਨ ਵੇਲੇ, ਘਰ ਵਿੱਚ ਹੀ ਰਹੋ, ਖੁਦ ਨੂੰ ਵੱਖਰਾ ਰੱਖੋ ਅਤੇ ਸੰਭਾਵੀ ਫੈਲਾਅ ਤੋਂ ਬਚੋ।

ਜੇਕਰ ਤੁਸੀਂ ਬੀਮਾਰ ਹੋ, ਤਾਂ ਕਿਰਪਾ ਕਰਕੇ ਪ੍ਰੈਫੈਸਰਸ ਲੇਕ, ਐਲਡੋਰਾਡੋ ਆਉਟਡੋਰ ਸਵਿਮਿੰਗ ਪੂਲ ਜਾਂ ਬੱਚਿਆਂ ਦੇ ਪੂਲਸ ਵਿਖੇ ਨਾ ਜਾਓ।

ਨਵੇਂ ਅਸਥਾਈ [ਬਾਇ-ਲਾਅ \(by-law\)](#) ਦੇ ਅਧੀਨ, ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਲਈ, 10 ਜੁਲਾਈ ਤੋਂ, ਬ੍ਰੈਂਪਟਨ ਵਿੱਚ ਸਾਰੀਆਂ ਇਨਡੋਰ ਜਨਤਕ ਥਾਵਾਂ ਵਿਖੇ, ਗੈਰ-ਮੈਡੀਕਲ ਮਾਸਕ ਪਹਿਨਣਾ ਜਾਂ ਚਿਹਰੇ ਨੂੰ ਢਕਣਾ ਲਾਜ਼ਮੀ ਹੋਵੇਗਾ।

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca